

ਤਰੱਤ ਰਿਲੀਜ਼ ਲਈ

## ਬ੍ਰੈਂਪਟਨ ਟ੍ਰਾਂਜ਼ਿਟ ਦੇ PRESTO ਬਾਲਗ ਕਿਰਾਇਆਂ ਵਿੱਚ ਤਬਦੀਲੀਆਂ 12 ਮਈ ਤੋਂ ਸ਼ੁਰੂ ਹੋਣਗੀਆਂ

*ਬਾਲਗ ਯਾਤਰੀਆਂ ਲਈ ਕਿਰਾਏ ਵਿੱਚ ਤਬਦੀਲੀ ਸਰਵਿਸ ਸੁਧਾਰਾਂ ਅਤੇ ਵਿਸਤਾਰ ਲਈ ਫੰਡ ਵਿੱਚ ਮਦਦ ਕਰੇਗੀ।*

ਬ੍ਰੈਂਪਟਨ, ਓਨਟਾਰੀਓ (12 ਅਪ੍ਰੈਲ, 2019) – ਕਾਉਂਸਿਲ ਨੇ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਵੱਲੋਂ PRESTO ਦੇ ਬਾਲਗ ਕਿਰਾਇਆਂ ਵਿੱਚ ਤਬਦੀਲੀ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦਿੱਤੀ ਹੈ। ਇਹ ਤਬਦੀਲੀ 12 ਮਈ ਤੋਂ ਸ਼ੁਰੂ ਹੋਵੇਗੀ।

ਨਕਦੀ ਕਿਰਾਏ, PRESTO ਦੀਆਂ ਹੋਰ ਸਾਰੀਆਂ ਸ਼੍ਰੇਣੀਆਂ (ਬੱਚੇ, ਨੌਜਵਾਨ ਅਤੇ ਬਜ਼ੁਰਗ) ਅਤੇ GO ਸਹਿ-ਕਿਰਾਇਆ (ਕੇ-ਫੇਅਰ) ਤੇ ਇਸ ਤਬਦੀਲੀ ਦਾ ਕੋਈ ਅਸਰ ਨਹੀਂ ਪਵੇਗਾ।

ਹੇਠ ਲਿਖੀਆਂ ਤਬਦੀਲੀਆਂ PRESTO ਬਾਲਗ ਕਿਰਾਇਆਂ ਤੇ ਲਾਗੂ ਹੋਣਗੀਆਂ।

ਬਾਲਗ	ਵਰਤਮਾਨ ਕਿਰਾਇਆ	12 ਮਈ, 2019 ਨੂੰ
PRESTO ਈ-ਪਰਸ (ਪ੍ਰਤੀ ਰਾਈਡ)	\$3.00	\$3.10
PRESTO ਹਫ਼ਤਾਵਾਰ ਪਾਸ	\$33.00	\$34.00
PRESTO ਮਾਸਿਕ ਪਾਸ	\$124.00	\$128.00

ਕਿਰਾਏ ਵਿੱਚ ਤਬਦੀਲੀ ਦੀ ਯੋਜਨਾ ਦੇ ਨਾਲ, 2019 ਵਿੱਚ \$1.1 ਮਿਲੀਅਨ ਦੀ ਵਾਧੂ ਆਮਦਨੀ ਪੈਦਾ ਕਰਨ ਦਾ ਅਨੁਮਾਨ ਹੈ। ਇਹ ਬ੍ਰੈਂਪਟਨ ਟ੍ਰਾਂਜ਼ਿਟ ਨੂੰ ਵੱਖ-ਵੱਖ ਸੇਵਾ ਸੁਧਾਰ ਅਤੇ ਵਿਸਤਾਰ ਲਈ ਵਿੱਤ ਵਿੱਚ ਮਦਦ ਕਰੇਗਾ, ਇਹਨਾਂ ਵਿੱਚ ਸ਼ਾਮਲ ਹਨ:

- 2019 ਵਿੱਚ ਫਲੀਟ ਵਿੱਚ ਪੰਜ 60 ਫੁੱਟ ਜੁੜੀਆਂ ਹੋਈਆਂ ਅਤੇ ਸੱਤ 40 ਫੁੱਟ ਪਰੰਪਰਿਕ ਬੱਸਾਂ ਸ਼ਾਮਲ ਕਰਨਾ।
- ਇਸ ਸਾਲ ਵਾਧੂ 81,000 ਸੇਵਾ ਘੰਟੇ ਮੁਹੱਈਆ ਕਰਨਾ।

ਬ੍ਰੈਂਪਟਨ ਦੇ ਬਜ਼ੁਰਗਾਂ ਲਈ ਕਿਰਾਏ ਘੱਟ ਕੀਤੇ ਜਾ ਰਹੇ ਹਨ। ਬ੍ਰੈਂਪਟਨ ਟ੍ਰਾਂਜ਼ਿਟ ਇਸ ਸਾਲ ਦੇ ਅੰਤ ਤੱਕ/2020 ਦੀ ਸ਼ੁਰੂਆਤ ਵਿੱਚ ਬਜ਼ੁਰਗਾਂ ਲਈ \$15 ਦੇ ਮਾਸਿਕ ਪਾਸ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ।

ਬ੍ਰੈਂਪਟਨ ਟ੍ਰਾਂਜ਼ਿਟ ਬਾਰੇ ਹੋਰ ਜਾਣਕਾਰੀ ਲਈ, [www.bramptontransit.com](http://www.bramptontransit.com) ਤੇ ਜਾਓ।

ਹਵਾਲਾ

“ਸਾਡੀ ਤਰਜੀਹ ਸੁਰੱਖਿਅਤ ਅਤੇ ਭਰੋਸੇਯੋਗ ਟ੍ਰਾਂਜ਼ਿਟ ਸੇਵਾ ਮੁਹੱਈਆ ਕਰਨਾ ਹੈ। ਸਾਡੀ ਰਾਈਡਰਸ਼ਿਪ ਵਿੱਚ ਵਾਧਾ ਹੋਣ ਨਾਲ, ਅਸੀਂ ਹੋਰ ਬੱਸਾਂ ਸ਼ਾਮਲ ਕਰਨ ਅਤੇ ਸਾਰੇ ਰੂਟਾਂ ਵਿੱਚ ਬਾਰੰਬਾਰਤਾ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਤਾਂ ਜੋ ਅਸੀਂ ਗਾਹਕਾਂ ਨੂੰ ਸਾਡੀ ਸੇਵਾ ਵਰਤਣ ਦਾ ਬਿਹਤਰ ਅਨੁਭਵ ਦੇ ਸਕੀਏ। ਕਿਰਾਏ ਵਿੱਚ ਇਸ ਤਰ੍ਹਾਂ ਦਾ ਵਾਧਾ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਸਾਡੀਆਂ ਸਵਾਰੀਆਂ ਕੋਲ ਉਹਨਾਂ ਦੇ ਰੋਜ਼ਾਨਾ ਸਫਰ ਲਈ ਬਿਹਤਰ ਵਿਕਲਪ ਹਨ।”

- ਐਲੇਕਸ ਮਿਲੋਜੇਵਿਕ (Alex Milojevic), ਜਨਰਲ ਮੈਨੇਜਰ, ਬ੍ਰੈਂਪਟਨ ਟ੍ਰਾਂਜ਼ਿਟ

-30-

ਸਿਟੀ ਆਫ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, [www.brampton.ca](http://www.brampton.ca) ਤੇ ਜਾਓ ਜਾਂ ਸਾਨੂੰ [Twitter](#), [Facebook](#), ਅਤੇ [Instagram](#) ਤੇ ਫਾਲੋ ਕਰੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)